



ਬ੍ਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ ਨੇ ਚਰਚਵਿਲ ਖੇਤਰ ਦੇ ਹੜ੍ਹ ਸਬੰਧੀ ਕੰਮਾਂ ਨੂੰ ਬਹਾਲੀ ਯਤਨਾਂ ਵਿੱਚ ਤਬਦੀਲ ਕੀਤਾ

ਬ੍ਰੈਂਪਟਨ, ਓਨਟਾਰੀਓ (23 ਫਰਵਰੀ, 2022) – ਅੱਜ, ਸਿਟੀ ਆਫ ਬ੍ਰੈਂਪਟਨ ਦੇ ਫਾਇਰ ਐਂਡ ਐਮਰਜੈਂਸੀ ਸਰਵਿਸਿਜ (Fire and Emergency Services) ਦੇ ਇੰਸੀਡੈਂਟ ਕਮਾਂਡਰ, ਫਾਇਰ ਚੀਫ ਬਿਲ ਬੋਏਸ (Bill Boyes) ਨੇ ਨਿਸ਼ਚਿਤ ਕੀਤਾ ਕਿ ਚਰਚਵਿਲ (Churchville) ਖੇਤਰ ਦੇ ਹੜ੍ਹ ਪ੍ਰਤੀਕਿਰਿਆ ਅਤੇ ਓਪਰੇਸ਼ਨਾਂ ਦੇ ਐਮਰਜੈਂਸੀ ਹਿੱਸੇ ਨੂੰ ਜਾਰੀ ਰਿਕਵਰੀ ਯਤਨਾਂ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।

ਅੱਜ, ਚਰਚਵਿਲ ਖੇਤਰ ਦੇ ਸਾਰੇ ਨਿਵਾਸੀ, ਆਪਣੇ ਘਰਾਂ ਵਿੱਚ ਵਾਪਸ ਪਰਤਣ ਯੋਗ ਹੋ ਗਏ ਹਨ।

ਸਿਟੀ ਦੀ ਪਬਲਿਕ ਵਰਕਸ ਐਂਡ ਇੰਜੀਨੀਅਰਿੰਗ ਟੀਮ (Public Works & Engineering Team) ਅਤੇ ਬ੍ਰੈਂਪਟਨ ਦਾ ਐਮਰਜੈਂਸੀ ਮੈਨੇਜਮੈਂਟ ਆਫਿਸ (Emergency Management Office), ਬਹਾਲੀ ਓਪਰੇਸ਼ਨਾਂ ਨੂੰ ਜਾਰੀ ਰੱਖੇਗਾ, ਜਿਹਨਾਂ ਵਿੱਚ ਸ਼ਾਮਲ ਹਨ, ਬਰਫ ਹਟਾਉਣਾ, ਸਫਾਈ ਸਬੰਧੀ ਯਤਨ, ਜ਼ਰੂਰੀ ਯੂਟੀਲਿਟੀ ਸੇਵਾਵਾਂ ਵਿੱਚ ਸਹਿਯੋਗ ਕਰਕੇ, ਲੋਕਲ ਨਿਵਾਸੀਆਂ ਨੂੰ ਸਹਾਇਤਾ ਪ੍ਰਦਾਨ ਕਰਨਾ।

ਚਰਚਵਿਲ ਬ੍ਰਿਜ (Churchville Bridge), ਵਾਹਨ ਸਬੰਧੀ ਟ੍ਰੈਫਿਕ ਲਈ ਬੰਦ ਹੈ ਅਤੇ ਕ੍ਰੈਡਿਟਵਿਊ ਰੋਡ (Creditview Road), ਸਿਰਫ ਲੋਕਲ ਟ੍ਰੈਫਿਕ ਲਈ ਖੁੱਲੀ ਹੈ। ਚਰਚਵਿਲ ਪਾਰਕ ਸਾਊਥ (Churchville Park South) ਇਸ ਵੇਲੇ ਬੰਦ ਹੈ ਅਤੇ ਸਿਟੀ ਦੇ ਪਾਰਕ ਦਾ ਸਟਾਫ, ਇਸ ਖੇਤਰ ਲਈ ਬਹਾਲੀ ਯੋਜਨਾ ਤੇ, ਕ੍ਰੈਡਿਟ ਵੈਲੀ ਕਨਜ਼ਰਵੇਸ਼ਨ (Credit Valley Conservation) ਦੇ ਨਾਲ ਮਿਲ ਕੇ ਕੰਮ ਕਰਦਾ ਰਹੇਗਾ। ਟੁੱਟੇ ਰੋਡਵੇਜ ਅਤੇ ਢਲਾਨਾਂ ਲਈ ਕੋਈ ਵੀ ਜ਼ਰੂਰੀ ਮੁਰੰਮਤ ਦਾ ਕੰਮ, ਗਰਮੀ ਦੇ ਮਹੀਨਿਆਂ ਵਿੱਚ ਹੋਵੇਗਾ।

ਆਉਣ ਵਾਲੇ ਦਿਨਾਂ ਵਿੱਚ ਹੋਰ ਬਰਫ ਪੈਣ ਦਾ ਪੂਰਵ ਅਨੁਮਾਨ ਨਹੀਂ ਹੈ, ਹਾਲਾਂਕਿ ਮੌਸਮ ਦੇ ਪੈਟਰਨ ਬਦਲ ਸਕਦੇ ਹਨ। ਨਿਵਾਸੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਬਦਲਦੇ ਪੈਟਰਨਾਂ ਅਤੇ ਆਪਣੀ ਪ੍ਰਾਪਰਟੀ ਤੇ ਕਿਸੇ ਵੀ ਸਬੰਧਿਤ ਪ੍ਰਭਾਵਾਂ ਤੇ ਨਜ਼ਰ ਰੱਖਣ।

ਪ੍ਰੋਵਿੰਸੀਅਲ ਡਿਜ਼ਾਸਟਰ ਅਸਿਸਟੈਂਸ ਟੀਮ (Provincial Disaster Assistance Team), ਡਿਜ਼ਾਸਟਰ ਰਿਕਵਰੀ ਅਸਿਸਟੈਂਸ ਫਾਰ ਓਨਟਾਰੀਅਨਸ (ਡੀ.ਆਰ.ਏ.ਓ.) (Disaster Recovery Assistance for Ontarians) (DRAO) ਪ੍ਰੋਗਰਾਮ ਦੇ ਦੁਆਰਾ, ਸੰਭਾਵੀ ਆਰਥਿਕ ਸਹਾਇਤਾ ਵਾਸਤੇ ਖੇਤਰ ਦਾ ਮੁਲਾਂਕਣ ਕਰਨ ਲਈ ਕੱਲ੍ਹ ਨੂੰ ਉੱਥੇ ਮੌਜੂਦ ਹੋਵੇਗੀ।

ਸਿਟੀ ਆਫ ਬ੍ਰੈਂਪਟਨ ਇਸ ਐਮਰਜੈਂਸੀ ਦੇ ਦੌਰਾਨ, ਸਾਡੇ ਭਾਈਵਾਲ ਸੰਗਠਨਾਂ, ਰੀਜਨ ਆਫ ਪੀਲ (Region of Peel), ਪੀਲ ਰੀਜਨਲ ਪੁਲਿਸ (Peel Regional Police), ਕ੍ਰੈਡਿਟ ਵੈਲੀ ਕਨਜ਼ਰਵੇਸ਼ਨ, ਇਲੈਕਟ੍ਰੀਕਲ ਸੇਫਟੀ ਅਥਾਰਿਟੀ (Electrical Safety Authority), ਐਨਬ੍ਰਿਜ (Enbridge), ਅਲੈਕਟ੍ਰਾ (Alectra), ਸਾਡੇ ਕਮਿਊਨਿਟੀ ਭਾਈਵਾਲਾਂ, ਗਲੋਬਲ ਮੈਡਿਕ (Global Medic) ਅਤੇ ਖਾਲਸਾ ਏਡ (Khalsa Aid) ਅਤੇ ਸਹਾਇਕ ਕਾਂਟਰੈਕਟਰਾਂ ਦੇ ਸਮਰਥਿਤ ਸਹਿਯੋਗ ਵਾਸਤੇ ਉਹਨਾਂ ਦਾ ਧੰਨਵਾਦ ਕਰਦੀ ਹੈ।

ਸਿਟੀ ਆਫ ਬ੍ਰੈਮਪਟਨ ਮਲਟੀਕਲਚਰਲ ਮੀਡੀਆ
multiculturalmedia@brampton.ca